




ਕੀ ਮੇਰੀ ਜਾਇਦਾਦ ਨੂੰ ਸਿੰਜੀਆਂ ਜ਼ਮੀਨਾਂ ਨਿਯੰਤਰਕ ਪ੍ਰੋਗਰਾਮ (ਇਰੀਗੇਟਿਡ ਲੈਂਡਸ ਰੈਗੂਲੇਟਰੀ ਪ੍ਰੋਗਰਾਮ) (ILRP) ਦੇ ਤਹਿਤ ਕਵਰੇਜ ਦੀ ਲੋੜ ਹੈ?



ILRP ਵਪਾਰਕ ਤੌਰ 'ਤੇ ਸਿੰਜੀਆਂ ਜਾਣ ਵਾਲੀਆਂ ਜ਼ਮੀਨਾਂ ਤੋਂ ਰਹਿੰਦੇ ਨਿਕਾਸ (ਉਦਾਹਰਣ ਵਜੋਂ ਗਾਦ, ਕੀੜੇਮਾਰ, ਨਾਈਟ੍ਰੇਟ) ਨੂੰ ਦੇਖਦਾ ਹੈ। ਇਹ ਰਹਿੰਦੇ ਜਲੀ ਜੀਵਨ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਜਾਂ ਪਾਣੀ ਨੂੰ ਪੀਣ ਜਾਂ ਖੇਤੀਬਾੜੀ ਵਿੱਚ ਵਰਤੋਂ ਲਈ ਨਾ ਵਰਤਣ ਯੋਗ ਬਣਾ ਸਕਦੀ ਹੈ। ILRP ਦਾ ਉਦੇਸ਼ ਸਤਹੀ ਅਤੇ ਜ਼ਮੀਨੀ ਪਾਣੀ ਨੂੰ ਬਚਾਉਣਾ ਅਤੇ ਰਾਜ ਦੇ ਪਾਣੀ ਉੱਤੇ ਸਿੰਜੀ ਗਈ ਖੇਤੀਬਾੜੀ ਤੋਂ ਹੋਣ ਵਾਲੇ ਨਿਕਾਸ ਦੇ ਪ੍ਰਭਾਵ ਨੂੰ ਘਟਾਉਣਾ ਹੈ।

ਮਦਦਗਾਰ ILRP ਲਿੰਕ

ILRP ਵੈੱਬਸਾਈਟ:

https://www.waterboards.ca.gov/centralvalley/water_issues/irrigated_lands/

ਉਤਪਾਦਕਾਂ ਲਈ ਜਾਣਕਾਰੀ

https://www.waterboards.ca.gov/centralvalley/water_issues/irrigated_lands/for_growers/

ਵਾਟਰ ਬੋਰਡ - ILRP ਆਮ ਸੰਪਰਕ ਜਾਣਕਾਰੀ

ਸੈਕਰਮੈਂਟੋ ਦਫ਼ਤਰ:

(916) 464-4611

irrlands@waterboards.ca.gov

ਫ੍ਰੇਜ਼ਨੋ ਦਫ਼ਤਰ:

(559) 488-4396

ilrpinfo@waterboards.ca.gov

ਤੁਹਾਡੀ ਜਾਇਦਾਦ ਨੂੰ ILRP ਦੇ ਤਹਿਤ ਕਵਰੇਜ ਦੀ ਲੋੜ ਹੈ

ਚਰਚ 1

ਤੁਹਾਨੂੰ ਕਿਸੇ ਇੱਕ ਤਰੀਕੇ ਨਾਲ ਆਪਣੀ ਵਪਾਰਕ ਤੌਰ 'ਤੇ ਸਿੰਜੀ ਜਾਣ ਵਾਲੀ ਜ਼ਮੀਨ ਲਈ ਰੈਗੂਲੇਟਰੀ ਕਵਰੇਜ ਹਾਸਲ ਕਰਨ ਦੀ ਲੋੜ ਹੈ:

- ਕਿਸੇ ਗੱਠਜੋੜ ਵਿੱਚ ਸ਼ਾਮਲ ਹੋਣਾ (ਜਾਇਦਾਦ ਦੀ ਥਾਂ ਦੁਆਰਾ ਨਿਰਧਾਰਤ) ਜਾਂ
- ਵਿਅਕਤੀਗਤ ਉਤਪਾਦਕ ਵਜੋਂ ਕਵਰੇਜ ਪ੍ਰਾਪਤ ਕਰਨਾ, ਜਿਸ ਵਿੱਚ ਪਾਲਣਾ, ਨਿਗਰਾਨੀ ਅਤੇ ਰਿਪੋਰਟਿੰਗ ਦੀ ਪੂਰੀ ਕੀਮਤ ਅਤੇ ਜ਼ਿੰਮੇਵਾਰੀ ਸ਼ਾਮਲ ਹੈ

ਇਸਦੇ ਨਾਲ ਹੀ

ਚਰਚ 2

ਤੁਹਾਨੂੰ ਵਾਟਰ ਬੋਰਡ ਨੂੰ ਇਹ ਜਮ੍ਹਾਂ ਕਰਨ ਦੀ ਲੋੜ ਹੈ:

- ਇੱਕ ਮਨਸ਼ਾ (ਇੰਟੈਂਟ) ਦਾ ਨੋਟਿਸ ਅਤੇ
- ਇੱਕ ਪ੍ਰਬੰਧਕੀ ਫੀਸ

¹ ILRP ਦੇ ਉਦੇਸ਼ ਲਈ, ਵਪਾਰਕ ਤੌਰ 'ਤੇ ਸਿੰਜੀਆਂ ਜਾਣ ਵਾਲੀਆਂ ਜ਼ਮੀਨਾਂ ਉਹ ਸਿੰਜੀਆਂ ਜ਼ਮੀਨਾਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਹੇਠ ਦਿੱਤੀਆਂ ਇੱਕ ਜਾਂ ਵੱਧ ਖਾਸੀਅਤਾਂ ਹੁੰਦੀਆਂ ਹਨ: 1) ਜ਼ਮੀਨ ਦੇ ਮਾਲਕ ਜਾਂ ਐਪਰੇਟਰ ਕੋਲ ਇੱਕ ਪੇਸਟੀਸਾਇਡ ਯੂਜ਼ ਰਿਪੋਰਟਿੰਗ (ਕੀਟਨਾਸ਼ਕਾਂ ਦੀ ਵਰਤੋਂ ਦੀ ਰਿਪੋਰਟ ਕਰਨ) ਲਈ ਇੱਕ ਮੌਜੂਦਾ ਐਪਰੇਟਰ ਪਛਾਣ ਨੰਬਰ / ਪਰਮਿਟ ਨੰਬਰ ਹੁੰਦਾ ਹੈ; 2) ਫਸਲ ਨੂੰ ਕਿਸੇ ਤੀਜੀ ਪਾਰਟੀ ਨੂੰ ਵੇਚਿਆ ਜਾਂਦਾ ਹੈ ਜਿਸ ਵਿੱਚ ਇਹ ਸ਼ਾਮਲ ਹਨ, ਪਰ ਇਹਨਾਂ ਤੱਕ ਸੀਮਤ ਨਹੀਂ ਹਨ, (a) ਇੱਕ ਇੰਡਸਟਰੀ ਕੋਪਰੇਟਿਵ, (b) ਵਾਢੀ ਵਾਲਾ ਅਮਲੇ/ਕੰਪਨੀ, ਜਾਂ (c) ਇੱਕ ਸਿੱਧੀ ਵੇਚਣ ਦੀ ਥਾਂ, ਜਿਵੇਂ ਕਿ ਕਿਸਾਨਾਂ ਦੀਆਂ ਮੰਡੀਆਂ; 3) ਜ਼ਮੀਨ ਦਾ ਮਾਲਕ ਜਾਂ ਐਪਰੇਟਰ ਫੈਡਰਲ ਡਿਪਾਰਟਮੈਂਟ ਔਫ਼ ਟ੍ਰੈਜਰੀ ਇੰਟਰਨਲ ਰੈਵੇਨਿਊ ਸਰਵਿਸ ਫਾਰਮ 1040, ਸੈਡਿਊਲ F ਖੇਤੀਬਾੜੀ ਤੋਂ ਲਾਭ ਅਤੇ ਨੁਕਸਾਨ ਦੀ ਵਰਤੋਂ ਕਰਕੇ ਫੈਡਰਲ ਟੈਕਸ ਭਰਦਾ ਹੈ।

² ਸਿੰਜੀਆਂ ਜ਼ਮੀਨਾਂ - ਵਪਾਰਕ ਉਦੇਸ਼ਾਂ ਲਈ ਫਸਲਾਂ ਜਾਂ ਚਾਰਾ ਉਗਾਉਣ ਲਈ ਸਿੰਜੀ ਗਈ ਜ਼ਮੀਨ, ਜਿਸ ਵਿੱਚ ਉਹ ਜ਼ਮੀਨਾਂ ਵੀ ਸ਼ਾਮਲ ਹਨ ਜਿਨ੍ਹਾਂ ਵਿੱਚ ਵਪਾਰਕ ਫਸਲਾਂ ਉਗਾਈਆਂ ਗਈਆਂ ਹਨ ਪਰ ਹਾਲੇ ਵੇਚਣ ਯੋਗ (ਉਦਾਹਰਣ ਵਜੋਂ ਅੰਗੂਰ ਦੇ ਬਾਗ ਅਤੇ ਦਰਖਤਾਂ ਦੀ ਫਸਲ) ਨਹੀਂ ਹਨ। ਸਿੰਜੀਆਂ ਗਈਆਂ ਜ਼ਮੀਨਾਂ ਵਿੱਚ ਨਰਸਰੀਆਂ, ਅਤੇ ਨਿੱਜੀ ਅਤੇ ਜਨਤਕ ਤੌਰ 'ਤੇ ਪ੍ਰਬੰਧਿਤ ਸੇਮ ਵੀ ਸ਼ਾਮਲ ਹਨ।

³ ਅੱਡ ਆਰਡਰ - ਹੋਰ ਵਾਟਰ ਬੋਰਡ ਦੇ ਆਰਡਰਾਂ ਵਿੱਚ ਜ਼ਮੀਨ ਦਾ ਪ੍ਰਬੰਧਿਤ ਇਸਤੇਮਾਲ ਸ਼ਾਮਲ ਹੈ ਜਿਨ੍ਹਾਂ ਲਈ ILRP ਦੇ ਤਹਿਤ ਵਾਧੂ ਕਵਰੇਜ ਦੀ ਲੋੜ ਨਹੀਂ ਹੁੰਦੀ। ਕਿਸੇ ਹੋਰ ਆਰਡਰ ਦੀ ਇੱਕ ਮਿਸਾਲ ਕੰਫਾਈਨਡ ਐਨੀਮਲ ਫੈਸਿਲੀਟੀ ਆਰਡਰ (ਮਤਲਬ ਡੇਅਰੀ, ਪੇਲਟਰੀ, ਪਸ਼ੂ-ਪਾਲਣ) ਹੈ।